

Week beginning: 31 March 2014

Year 4 Swimming transport

We would like to ask all Year 4 parents to contribute towards the cost of the coach for the Summer term. Therefore could you please pay the following amounts to the school office by **Friday 4th April**:

- Guru Har Gobind Sahib Ji's Class (Mrs Jatana) to pay **£30.00**
- Guru Arjan Dev Ji's Class (Miss Jutla) to pay **£28.00** (£2 has been deducted as they missed a session due to the Hampton Court Palace trip on 27/03/14).

This will cover the cost until the end Summer term. We thank you all for your support and commitment to the school.

Birthdays Gifts

If you would like to give gifts to children when it is your child's birthday, please ensure you only provide fruit. We do not allow any other type of gifts (e.g. stationary, large gifts, balloons, party poppers or any unhealthy snacks). All gifts must be given to the school office staff.

Vaisakhi celebrations

We would like to inform you that we will be celebrating Vaisakhi after the Easter Holidays on Friday 2nd May. There will be a competition for all children draw a picture relating to Vaisakhi. The picture that wins will be used for the invitation. We would like children to bring their drawing by **Tuesday 1st April**.

Vaisakhi Southall Nagar Kirtan

This year's Southall Vaisakhi Nagar Kirtan will be on **Sunday 6th April**. We will be taking part and hope that you will all join us to represent the school. Children will need to wear school uniform. If you and your child would like to join us, kindly put your child's name down on the list in the school office by **Wednesday 2nd April**.

2014-15 Academic dates

The dates for the next school academic year 2014-15 are now available. You can collect a copy from the school lobby area or download it via our school website.

Class Assemblies

Please see below dates of all the assemblies this half term. We welcome parents & governors to come and watch the children performing. Assemblies start at **8.50am**. Please be on time.

Class	Date
Yr2 Guru Angad Dev Ji Class (Mr Formella)	Friday 4th April

Dates for your diary

Date	Event
Tuesday 1st April	Rec - Miss Chatwal's class trip - Pizza Express
Wednesday 2nd April	Yr3 Trip - The Royal Drury Lane Theatre
Thursday 3rd April	Rec - Miss Harrid's class trip - Pizza Express
Friday 4th April	End of spring term
Sunday 6th April	Vaisakhi Nagar Kirtan
Friday 2nd May	Vaisakhi Assembly & Nishan Sahib Seva

School Uniform

Children are reminded to wear the **correct** school uniform everyday. Please ensure they do so. All jumpers and cardigans must have a school logo. Black school shoes (**no trainers/football shoes allowed – unless during sports activities, which they need to change in and out of at school**)

If your child comes to school without wearing the correct school uniform, you will be contacted to bring the correct clothing into school. We will be monitoring all children **very** carefully.

Cooking After School Club

We have 10 places for cooking club for the summer term for 11 weeks. If you would like your child to join cooking club in the summer term please pay Miss Kaur £55 for 11 weeks (in the school office) by **Friday 4th April**.

Year 4 Fundraising

We will be holding a Fund Raising Event on **Thursday 3rd April**. We will be having a fun packed day with lots of Easter activities. The children will be decorating biscuits, making hats and designing display packets. For your child to join in the fun please make a donation of £1 on the day. Please help us to raise some money and have fun along the way. Thank you for all your support.

End of Spring term

The last day of school is **Friday 4th April**. School will be closed from **Monday 7th April - Monday 21st April**.

There is a staff training day on **Tuesday 22nd April**.

School will re-open for children on **Wednesday 23rd April**.

We hope you have a relaxing break.

We would like to wish you all a very Happy Vaisakhi.

Thought of the week

"Education is the most powerful weapon which you can use to change the world."

ATTENDANCE

Well done to **Guru Ram Das Ji, Guru Amar Das Ji and Guru Angad Dev Ji's Classes** for achieving best attendance for week ending **24/03/2014**.

GOLDEN RULES

This week's Golden Rule is **'Caring & Sharing'**. Children who were awarded for **Working Hard** for week ending **24/03/2014**:

Year 4:
Guru Hargobind Sahib Ji - Arjun N
Guru Arjan Dev Ji - Diya

Year 3:
Guru Ram Das Ji - Manveen K
Guru Amar Das Ji - Harman

Year 2:
Guru Nanak Dev Ji - Gurina
Guru Angad Dev Ji - Eknoor

Year 1:
Sahibzada Ajit Singh Ji - Ishdeep
Sahibzada Jujhar Singh Ji - Bvneet

Reception:
Sahibzada Fateh Singh Ji - Veer
Sahibzada Zorawar Singh Ji - Gurleen

ਚੌਥੀ ਜਮਾਤ ਦੀ ਤੈਰਾਕੀ ਆਵਾਜ਼ਾਈ

ਚੌਥੀ ਜਮਾਤ ਦੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਗਰਮੀਆਂ ਦੀ ਟਰਮ ਲਈ ਤੈਰਾਕੀ ਕੋਚ ਦੀ ਬੱਚਿਆਂ ਨੂੰ ਤੈਰਾਕੀ ਸਿਖਾਉਣ ਦੀ ਮਾਇਆ ਹੇਠ ਲਿਖੇ ਅਨੁਸਾਰ ਸ਼ੁਕਰਵਾਰ ੪ ਅਪਰੈਲ ਤੱਕ ਸਕੂਲ ਦਫ਼ਤਰ ਵਿਚ ਜਮ੍ਹਾਂ ਕਰਨ:

- ਗੁਰੂ ਹਰਗੋਬਿੰਦ ਸਾਹਿਬ ਜੀ ਜਮਾਤ (ਮਿਸਿਜ਼ ਜਟਾਨਾ) ੩੦ ਪਾਉਂਡ ਜਮ੍ਹਾਂ ਕਰਨੇ
- ਗੁਰੂ ਅਰਜਨ ਦੇਵ ਜੀ ਜਮਾਤ (ਮਿਸ ਜਟਾਲਾ) ੨੮ ਪਾਉਂਡ ਜਮ੍ਹਾਂ ਕਰਨੇ (੨ ਪਾਉਂਡ ਘਟਾਏ ਗਏ ਹਨ ਕਿਉਂਕਿ ਬੱਚਿਆਂ ਦਾ ਇਕ ਸੈਸ਼ਨ ੨੭/੦੩/੧੪ ਨੂੰ ਹੈਪਟਨ ਕੋਰਟ ਦੀ ਸੈਰ ਤੇ ਜਾਣ ਕਰਕੇ ਮਿਸ ਹੋ ਗਿਆ ਸੀ)।

ਇਸ ਰਾਹੀਂ ਗਰਮੀਆਂ ਦੀ ਟਰਮ ਦੇ ਅੰਤ ਤੱਕ ਦਾ ਖਰਚਾ ਪੂਰਿਆ ਜਾ ਸਕੇਗਾ।



ਜਨਮ ਦਿਨ ਤੁਹਫ਼ੇ

ਜਦੋਂ ਤੁਹਾਡੇ ਬੱਚੇ ਦਾ ਜਨਮ ਦਿਨ ਹੋਵੇ ਅਤੇ ਤੁਸੀਂ ਬੱਚਿਆਂ ਨੂੰ ਤੁਹਫ਼ੇ ਦੇਣੇ ਚਾਹੋ ਤਾਂ ਕਿਰਪਾ ਕਰਕੇ ਨੋਟ ਕਰਨਾ ਕਿ ਕੇਵਲ ਫਲ ਹੀ ਦਿੱਤੇ ਜਾਣ। ਹੋਰ ਕਿਸੇ ਕਿਸਮ ਦੇ ਤੁਹਫ਼ੇ ਸਾਂਝੇ ਕਰਨ ਦੀ ਅਸੀਂ ਆਗਿਆ ਨਹੀਂ ਦਿੰਦੇ। (ਜਿਵੇਂ ਕਿ ਸਟੇਸ਼ਨਰੀ, ਵੱਡੇ ਤੁਹਫ਼ੇ, ਗੁਬਾਰੇ, ਪਾਰਟੀ ਪੌਪਰਜ਼ ਜਾਂ ਫਿਰ ਗੈਰਸਿਹਤਮੰਦ ਖੁਰਾਕੀ ਭੋਜਨ ਪਦਾਰਥ)। ਸਾਰੇ ਤੁਹਫ਼ੇ ਲਾਜ਼ਮੀ ਤੌਰ ਤੇ ਸਕੂਲ ਦਫ਼ਤਰ ਦੇ ਸਟਾਫ਼ ਨੂੰ ਦਿੱਤੇ ਜਾਣ।

ਵਿਸਾਖੀ ਦੇ ਸਮਾਗਮ

ਅਸੀਂ ਤੁਹਾਨੂੰ ਇਹ ਦਸਣਾ ਚਾਹੁੰਦੇ ਹਾਂ ਕਿ ਈਸਟਰ ਦੀਆਂ ਛੁਟੀਆਂ ਤੋਂ ਬਾਅਦ ਸ਼ੁਕਰਵਾਰ ੨ ਮਈ ਨੂੰ ਅਸੀਂ ਵਿਸਾਖੀ ਦੇ ਸਮਾਗਮ ਮਨਾਵਾਂਗੇ। ਇਸ ਮੌਕੇ ਸਾਰੇ ਬੱਚਿਆਂ ਲਈ ਵਿਸਾਖੀ ਨਾਲ ਸੰਬੰਧਤ ਇਕ ਤਸਵੀਰ ਬਣਾਉਣ ਦਾ ਮੁਕਾਬਲਾ ਹੋਵੇਗਾ। ਅਸੀਂ ਚਾਹਾਂਗੇ ਕਿ ਬੱਚੇ ਆਪਣੀਆਂ ਤਸਵੀਰਾਂ ਮੰਗਲਵਾਰ ੧ ਅਪਰੈਲ ਤੱਕ ਲੈ ਆਉਣ। ਜੇਤੂ ਤਸਵੀਰ ਦੀ ਵਰਤੋਂ ਸੱਦਾ ਪੱਤਰ ਲਈ ਕੀਤੀ ਜਾਵੇਗੀ।

ਵਿਸਾਖੀ ਸਾਊਥਾਲ ਨਗਰ ਕੀਰਤਨ

ਇਸ ਸਾਲ ਵਿਸਾਖੀ ਸੰਬੰਧੀ ਸਾਊਥਾਲ ਵਿਚ ਨਗਰ ਕੀਰਤਨ ਐਤਵਾਰ ੬ ਅਪਰੈਲ ਨੂੰ ਹੋਵੇਗਾ। ਅਸੀਂ ਇਸ ਵਿਚ ਭਾਗ ਲਵਾਂਗੇ ਅਤੇ ਉਮੀਦ ਕਰਦੇ ਹਾਂ ਕਿ ਆਪ ਜੀ ਵੀ ਸਾਡੇ ਨਾਲ ਸਕੂਲ ਦੀ ਪ੍ਰਤੀਨਿਧਤਾ ਕਰਨ ਲਈ ਇਸ ਵਿਚ ਸ਼ਾਮਲ ਹੋਵੋਗੇ। ਬੱਚੇ ਸਕੂਲੀ ਵਰਦੀ ਵਿਚ ਆਉਣਗੇ। ਜੇਕਰ ਤੁਸੀਂ ਅਤੇ ਤੁਹਾਡਾ ਬੱਚਾ ਇਸ ਨਗਰ ਕੀਰਤਨ ਵਿਚ ਸਾਡੇ ਨਾਲ ਸ਼ਾਮਲ ਹੋ ਰਹੇ ਹੋ ਤਾਂ ਕਿਰਪਾ ਕਰਕੇ ਸਕੂਲ ਦਫ਼ਤਰ ਵਿਚਲੀ ਸੂਚੀ ਵਿਚ ਬੁੱਧਵਾਰ ੦੨ ਅਪਰੈਲ ਤੱਕ ਨਾਮ ਦਰਜ ਕਰਨਾ ਜੀ।



ਅਕਾਦਮਿਕ ਸਾਲ ੨੦੧੪-੧੫ ਦੀਆਂ ਤਾਰੀਖਾਂ

ਅਗਲੇ ਅਕਾਦਮਿਕ ਸਾਲ ੨੦੧੪-੧੫ ਦੀਆਂ ਤਾਰੀਖਾਂ ਉਪਲਬਧ ਹਨ ਜੀ। ਤੁਸੀਂ ਇਨ੍ਹਾਂ ਦੀ ਕਾਪੀ ਸਕੂਲ ਦੀ ਲਾਬੀ ਵਿਚੋਂ ਜਾਂ ਸਕੂਲ ਵੈਬਸਾਈਟ ਤੋਂ ਡਾਊਨਲੋਡ ਕਰ ਕੇ ਪ੍ਰਾਪਤ ਕਰ ਸਕਦੇ ਹੋ।

ਜਮਾਤੀ ਸਭਾਵਾਂ

ਕਰਪਾ ਕਰਕੇ ਹੇਠਾਂ ਦਿੱਤੀ ਸਾਰਣੀ ਵਿਚ ਆਪਣੇ ਬੱਚੇ ਦੀ ਪੇਸ਼ਕਾਰੀ ਦਾ ਦਿਨ ਵੇਖਣਾ ਜੀ। ਸਭਾ ਸਵੇਰੇ ੮.੫੦ ਤੇ ਅਰੰਭ ਹੋਵੇਗੀ। ਸਮੇਂ ਸਿਰ ਪੁਜਣ ਦੀ ਕਿਰਪਾ ਕਰਨੀ ਜੀ।

ਜਮਾਤ	ਤਾਰੀਖ
ਦੂਜੀ ਜਮਾਤ-ਗੁਰੂ ਅੰਗਦ ਦੇਵ ਜੀ-ਮਿਸਟਰ ਫੌਰਮੇਲਾ	ਸ਼ੁਕਰਵਾਰ ੦੪ ਅਪਰੈਲ

ਡਾਇਰੀ ਲਈ ਤਾਰੀਖਾਂ

ਤਾਰੀਖ	ਵਿਸ਼ੇਸ਼ ਮੌਕਾ
ਮੰਗਲਵਾਰ ੧ ਅਪਰੈਲ	ਰਿਸੈਪਸ਼ਨ-ਮਿਸ ਚਟਵਾਲ ਦੀ ਜਮਾਤ ਦਾ ਟਰਿਪ-ਐਕਸਪੈਸ
ਬੁੱਧਵਾਰ ੨ ਅਪਰੈਲ	ਤੀਜੀ ਜਮਾਤ ਦਾ ਟਰਿਪ-ਡਰੀ ਲੇਨ ਦਾ ਸ਼ਾਹੀ ਨਾਟਘਰ
ਵੀਰਵਾਰ ੩ ਅਪਰੈਲ	ਰਿਸੈਪਸ਼ਨ-ਮਿਸ ਹੈਰਿਡ ਦੀ ਜਮਾਤ ਦਾ ਟਰਿਪ- ਪੀਜ਼ਾ ਐਕਸਪੈਸ
ਸ਼ੁਕਰਵਾਰ ੪ ਅਪਰੈਲ	ਸਪਰਿੰਗ ਟਰਮ ਦਾ ਅੰਤ
ਐਤਵਾਰ ੬ ਅਪਰੈਲ	ਵਿਸਾਖੀ ਨਗਰ ਕੀਰਤਨ
ਸ਼ੁਕਰਵਾਰ ੦੨ ਮਈ	ਵਿਸਾਖੀ ਸਭਾ



ਸਕੂਲੀ ਵਰਦੀ

ਬੱਚਿਆਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਉਹ ਹਰ ਰੋਜ਼ ਪੂਰੀ ਤੇ **ਠੀਕ** ਵਰਦੀ ਪਹਿਨ ਕੇ ਸਕੂਲ ਆਉਣ। ਕਿਰਪਾ ਕਰਕੇ ਯਕੀਨੀ ਬਣਾਉਣਾ ਕਿ ਉਹ ਇਵੇਂ ਕਰਨ। ਉਨ੍ਹਾਂ ਨੇ ਕੇਵਲ ਸਕੂਲ ਲੋਗੋ ਵਾਲਾ ਸਕੂਲੀ ਜੰਪਰ ਜਾਂ ਕਾਰਡੀਗਨ ਹੀ ਪਹਿਨਣਾ ਹੈ। ਸਕੂਲੀ ਵਰਦੀ ਵਾਲੇ ਬੂਟ (ਬਿਨ) ਆਗਿਆ ਦੇ ਫੁੱਟਬਾਲ ਬੂਟ ਜਾਂ ਟਰੇਨਰ ਨਹੀਂ ਬਸ਼ਰਤੇ ਕਿ ਖੇਡ ਕਿਰਿਆ ਹੋ ਰਹੀ ਹੋਵੇ, ਤਾਂ ਵੀ ਬੂਟ ਖੇਡ ਖੇਡਣ ਤੋਂ ਪਹਿਲਾਂ ਅਤੇ ਬਾਅਦ ਵਿਚ ਬਦਲਣੇ ਹਨ। ਜੇਕਰ ਆਪ ਜੀ ਦਾ ਬੱਚਾ ਠੀਕ ਸਕੂਲੀ ਵਰਦੀ ਪਹਿਨ ਕੇ ਸਕੂਲ ਨਹੀਂ ਆਉਂਦਾ ਤਾਂ ਆਪ ਜੀ ਨੂੰ ਲੋੜੀਂਦੇ ਕਪੜੇ ਲਿਆਉਣ ਲਈ ਸੰਪਰਕ ਕੀਤਾ



ਕੁਕਿੰਗ ਦਾ ਸਕੂਲ ਬਾਅਦ ਦਾ ਕੱਲਬ

ਗਰਮੀਆਂ ਦੀ ਟਰਮ ਦੇ ਕੁਕਿੰਗ ਕੱਲਬ ਵਿਚ ਸਾਡੇ ਪਾਸ ੧੧ ਹਫ਼ਤਿਆਂ ਲਈ ੧੦ ਥਾਵਾਂ ਖਾਲੀ ਹਨ। ਜੇਕਰ ਤੁਸੀਂ ਆਪਣੇ ਬੱਚੇ ਨੂੰ ਇਸ ਕੁਕਿੰਗ ਕੱਲਬ ਵਿਚ ਭੇਜਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ੧੧ ਹਫ਼ਤਿਆਂ ਲਈ ੫੫ ਪਾਉਂਡ ਸਕੂਲ ਦਫ਼ਤਰ ਵਿਚ ਸ਼ੁਕਰਵਾਰ ੪ ਅਪਰੈਲ ਤੱਕ ਮਿਸ ਕੌਰ ਕੋਲ ਜਮ੍ਹਾਂ ਕਰਵਾਉਣੇ ਜੀ।



ਚੌਥੀ ਜਮਾਤ ਵਲੋਂ ਫੰਡ ਰੇਜ਼ਿੰਗ

ਵੀਰਵਾਰ ੩ ਅਪਰੈਲ ਨੂੰ ਅਸੀਂ ਇਕ ਫੰਡ ਰੇਜ਼ਿੰਗ ਦਾ ਸਮਾਗਮ ਕਰ ਰਹੇ ਹਾਂ। ਈਸਟਰ ਨਾਲ ਸੰਬੰਧਤ ਕਈ ਦਿਲਚਸਪ ਕਿਰਿਆਵਾਂ ਨਾਲ ਸਾਰਾ ਦਿਨ ਭਰਿਆ ਹੋਵੇਗਾ। ਬੱਚੇ ਬਿਸਕੁਟ ਸਜਾਉਣਗੇ, ਟੋਪੀਆਂ ਬਣਾਉਣਗੇ ਅਤੇ ਪੈਕਟਾਂ ਦੇ ਨਮੂਨੇ ਬਣਾਉਣਗੇ। ਇਸ ਦਿਨ ਨੂੰ ਮਨੋਰੰਜਨ ਭਰਿਆ ਯਾਦਗਾਰੀ ਦਿਨ ਬਣਾਉਣ ਲਈ ਆਪਣੇ ਬੱਚੇ ਨਾਲ ਇਕ ਪਾਉਂਡ ਦੀ ਭੇਟਾ ਭੇਜਣੀ ਜੀ। ਕਿਰਪਾ ਕਰਕੇ ਫੰਡ ਰੇਜ਼ ਕਰਨ ਵਿਚ ਸਾਡੀ ਮਦਦ ਕਰਨੀ ਜੀ ਨਾਲ ਹੀ ਇਸ ਦਿਨ ਦਾ ਅਨੰਦ ਵੀ ਲੈਣਾ ਜੀ। ਤੁਹਾਡੇ ਸਹਿਯੋਗ ਲਈ ਧਨਵਾਦ ਹੈ।



ਬਹਾਰ ਰੁੱਤ ਦੀ ਸਮਾਪਤੀ

ਸਕੂਲ ਦਾ ਆਖਰੀ ਦਿਨ ਸ਼ੁਕਰਵਾਰ ੪ ਅਪਰੈਲ ਹੈ। ਸਕੂਲ ਸੋਮਵਾਰ ੭ ਅਪਰੈਲ ਤੋਂ ਸੋਮਵਾਰ ੨੧ ਅਪਰੈਲ ਤੱਕ ਬੰਦ ਰਹੇਗਾ। ਮੰਗਲਵਾਰ ੨੨ ਅਪਰੈਲ ਨੂੰ ਸਟਾਫ਼ ਟਰੇਨਿੰਗ ਦਾ ਦਿਨ ਹੈ। ਬੱਚਿਆਂ ਲਈ ਸਕੂਲ ਬੁੱਧਵਾਰ ੨੩ ਅਪਰੈਲ ਨੂੰ ਮੁੜ ਖੁਲ੍ਹੇਗਾ। ਅਸੀਂ ਆਸ ਕਰਦੇ ਹਾਂ ਕਿ ਤੁਹਾਡੀਆਂ ਛੁੱਟੀਆਂ ਆਰਾਮਦਾਇਕ ਰਹਿਣਗੀਆਂ।

ਅਸੀਂ ਤੁਹਾਨੂੰ ਸਭ ਨੂੰ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ ਭੇਜਦੇ ਹਾਂ।

ਇਸ ਹਫ਼ਤੇ ਦਾ ਵਿਚਾਰ

“ਵਿਦਿਆ ਸਭ ਤੋਂ ਤਾਕਤਵਰ ਹਥਿਆਰ ਹੈ ਜਿਸ ਦੀ ਵਰਤੋਂ ਤੁਸੀਂ ਦੁਨੀਆ ਬਦਲਣ ਲਈ ਕਰ ਸਕਦੇ ਹੋ।”

ਹਾਜ਼ਰੀ

੨੮/੦੩/੨੦੧੪ ਨੂੰ ਸਮਾਪਤ ਹੋਏ ਹਫ਼ਤੇ ਬਿਹਤਰੀਨ ਹਾਜ਼ਰੀ ਲਈ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਅੰਗਦ ਦੇਵ ਜੀ ਜਮਾਤ ਨੂੰ ਸ਼ਾਬਾਸ਼ ਹੋ।



ਸੁਨਿਹਰੀ ਅਸਲ

ਇਸ ਹਫ਼ਤੇ ਦਾ ਸੁਨਿਹਰੀ ਅਸਲ ਵੰਡ ਫਕਣਾ ਹੈ। ਬੱਚੇ ਜਿਨ੍ਹਾਂ ਨੂੰ ੨੮/੦੩/੨੦੧੪ ਨੂੰ ਸਮਾਪਤ ਹੋਏ ਹਫ਼ਤੇ ਕਿਰਤ ਕਰਨੀ ਲਈ ਸਤਿਕਾਰਤ ਕੀਤਾ ਜਾਂਦਾ ਹੈ:

ਚੌਥੀ ਜਮਾਤ:

- ਗੁਰੂ ਹਰਗੋਬਿੰਦ ਸਾਹਿਬ ਜੀ - ਅਰਜਨ ਨੋਟੇ
- ਗੁਰੂ ਅਰਜਨ ਦੇਵ ਜੀ - ਦੀਆਂ

ਤੀਜੀ ਜਮਾਤ:

- ਗੁਰੂ ਰਾਮਦਾਸ ਜੀ - ਮਨਵੀਨ ਕੌਰ
- ਗੁਰੂ ਅਮਰਦਾਸ ਜੀ - ਹਰਮਨ

ਦੂਜੀ ਜਮਾਤ:

- ਗੁਰੂ ਨਾਨਕ ਦੇਵ ਜੀ - ਗੁਰੀਨਾ
- ਗੁਰੂ ਅੰਗਦ ਦੇਵ ਜੀ - ਏਕਨੂਰ

ਪਹਿਲੀ ਜਮਾਤ:

- ਸਾਹਿਬਜ਼ਾਦਾ ਅਜੀਤ ਸਿੰਘ ਜੀ ਜਮਾਤ - ਇਸਦੀਪ
- ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜਮਾਤ - ਬਵਨੀਤ

ਰਿਸੈਪਸ਼ਨ

- ਸਾਹਿਬਜ਼ਾਦਾ ਫਤਿਹ ਸਿੰਘ ਜੀ ਜਮਾਤ - ਵੀਰ
- ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਜਮਾਤ - ਗੁਰਲੀਨ

